

 Print Page

Sri Guru Granth Sahib

Displaying 341 of

ਝੜਾ ਉਰਝਿ ਸੁਰਝਿ ਨਹੀ ਜਾਨਾ ॥

Jhajhaa Ourajh Surajh Nehee Jaanaa ||

JHAJHA: You are entangled in the world, and you do not know how to get untangled.

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੮

Raag Gauri Poorbee Bhagat Kabir

ਰਹਿਓ ਝੜਕਿ ਨਾਹੀ ਪਰਵਾਨਾ ॥

Rehiou Jhajhak Naahee Paravaanaa ||

You hold back in fear, and are not approved by the Lord.

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧

Raag Gauri Poorbee Bhagat Kabir

ਕਤ ਝਖਿ ਝਖਿ ਅਉਰਨ ਸਮਝਾਵਾ ॥

Kath Jhakh Jhakh Aouran Samajhaavaa ||

Why do you talk such nonsense, trying to convince others?

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧

Raag Gauri Poorbee Bhagat Kabir

ਝਗਰੁ ਕੀਏ ਝਗਰਉ ਹੀ ਪਾਵਾ ॥੧੫॥

Jhagar Keeeae Jhagaro Hee Paavaa ||15||

Stirring up arguments, you shall only obtain more arguments. ||15||

ਗਉੜੀ ਬਾਵਨ ਅਖਰੀ (ਭ. ਕਬੀਰ) (੧੫):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧

Raag Gauri Poorbee Bhagat Kabir

ਵੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥

Njannjaa Nikatt J Ghatt Rehiou Dhoor Kehaa Thaj Jaee ||

NYANYA: He dwells near you, deep within your heart; why do you leave Him and go far away?

ਗਉੜੀ ਬਾਵਨ ਅਖਰੀ (ਭ. ਕਬੀਰ) (੧੬):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੨

Raag Gauri Poorbee Bhagat Kabir

ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥

Jaa Kaaran Jag Dtoodtiao Naero Paaeiaao Thaahi ||16||

I searched the whole world for Him, but I found Him near myself. ||16||

ਗਉੜੀ ਬਾਵਨ ਅਖਰੀ (ਭ. ਕਬੀਰ) (੧੬):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੨

Raag Gauri Poorbee Bhagat Kabir

ਟਟਾ ਬਿਕਟ ਘਾਟ ਘਟ ਮਾਹੀ ॥

Ttattaa Bikatt Ghaatt Ghatt Maahee ॥

TATTA: It is such a difficult path, to find Him within your own heart.

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੩

Raag Gauri Poorbee Bhagat Kabir

ਖੋਲਿ ਕਪਾਟ ਮਹਲਿ ਕਿ ਨ ਜਾਹੀ ॥

Khol Kapaatt Mehal K N Jaahee ॥

Open the doors within, and enter the Mansion of His Presence.

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੩

Raag Gauri Poorbee Bhagat Kabir

ਦੇਖਿ ਅਟਲ ਟਲਿ ਕਤਹਿ ਨ ਜਾਵਾ ॥

Dhaekh Attal Ttal Kathehi N Jaavaa ॥

Beholding the Immovable Lord, you shall not slip and go anywhere else.

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੩

Raag Gauri Poorbee Bhagat Kabir

ਰਹੈ ਲਪਟਿ ਘਟ ਪਰਚਉ ਪਾਵਾ ॥੧੭॥

Rehai Lapatt Ghatt Paracho Paavaa ॥17॥

You shall remain firmly attached to the Lord, and your heart will be happy. ॥17॥

ਗਉੜੀ ਬਾਵਨ ਅਖਰੀ (ਭ. ਕਬੀਰ) (੧੭):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੪

Raag Gauri Poorbee Bhagat Kabir

ਠਠਾ ਇਹੈ ਦੂਰਿ ਠਗ ਨੀਰਾ ॥

Thathaa Eihai Dhoor Thag Neeraa ॥

T'HAT'HA: Keep yourself far away from this mirage.

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੪

Raag Gauri Poorbee Bhagat Kabir

ਨੀਠਿ ਨੀਠਿ ਮਨੁ ਕੀਆ ਧੀਰਾ ॥

Neeth Neeth Man Keeaa Dhheeraa ॥

With great difficulty, I have calmed my mind.

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੫

Raag Gauri Poorbee Bhagat Kabir

ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥

Jin Thag Thagiaa Sagal Jag Khaavaa ||

That cheater, who cheated and devoured the whole world

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੫

Raag Gauri Poorbee Bhagat Kabir

ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥

So Thag Thagiaa Thour Man Aavaa ||18||

- I have cheated that cheater, and my mind is now at peace. ||18||

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੫

Raag Gauri Poorbee Bhagat Kabir

ਡਡਾ ਡਰ ਉਪਜੇ ਡਰੁ ਜਾਈ ॥

Ddaddaa Ddar Oupajae Ddar Jaaee ||

DADDA: When the Fear of God wells up, other fears depart.

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੫

Raag Gauri Poorbee Bhagat Kabir

ਤਾ ਡਰ ਮਹਿ ਡਰੁ ਰਹਿਆ ਸਮਾਈ ॥

Thaa Ddar Mehi Ddar Rehiaa Samaaee ||

Other fears are absorbed into that Fear.

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੬

Raag Gauri Poorbee Bhagat Kabir

ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥

Jo Ddar Ddarai Thaa Fir Ddar Laagai ||

When one rejects the Fear of God, then other fears cling to him.

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੬

Raag Gauri Poorbee Bhagat Kabir

ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥

Niddar Hooaa Ddar Our Hoe Bhaagai ||19||

But if he becomes fearless, the fears of his heart run away. ||19||

ਗਉੜੀ ਬਾਵਨ ਅਖਰੀ (ਭ. ਕਬੀਰ) (੧੮):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੭

Raag Gauri Poorbee Bhagat Kabir

ਢਢਾ ਢਿਗ ਢੂਢਹਿ ਕਤ ਆਨਾ ॥

Dtadtaa Dtig Dtoodtehi Kath Aanaa ||

DHADHA: Why do you search in other directions?

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੭

Raag Gauri Poorbee Bhagat Kabir

ਢੂਢਤ ਹੀ ਢਹਿ ਗਏ ਪਰਾਨਾ ॥

Dtoodtath Hee Dtehi Geae Paraanaa ||

Searching for Him like this, the breath of life runs out.

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੭

Raag Gauri Poorbee Bhagat Kabir

ਚੜਿ ਸੁਮੇਰਿ ਢੂਢਿ ਜਬ ਆਵਾ ॥

Charr Sumaer Dtoodt Jab Aavaa ||

When I returned after climbing the mountain,

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੮

Raag Gauri Poorbee Bhagat Kabir

ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥

Jih Garr Garriou S Garr Mehi Paavaa ||20||

I found Him in the fortress - the fortress which He Himself made. ||20||

ਗਉੜੀ ਬਾਵਨ ਅਖਰੀ (ਭ. ਕਬੀਰ) (੨੦):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੮

Raag Gauri Poorbee Bhagat Kabir

ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥

Naanaa Ran Rootho Nar Naehee Karai ||

NANNA: The warrior who fights on the battle-field should keep up and press on.

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੮

Raag Gauri Poorbee Bhagat Kabir

ਨਾ ਨਿਵੈ ਨਾ ਫੁਨਿ ਸੰਚਰੈ ॥

Naa Nivai Naa Fun Sancharai ||

He should not yield, and he should not retreat.

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੯

Raag Gauri Poorbee Bhagat Kabir

ਧੰਨਿ ਜਨਮੁ ਤਾਹੀ ਕੋ ਗਣੈ ॥

Dhann Janam Thaahee Ko Ganai ||

Blessed is the coming of one

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੯

Raag Gauri Poorbee Bhagat Kabir

ਮਾਰੈ ਏਕਹਿ ਤਜਿ ਜਾਇ ਘਣੈ ॥੨੧॥

Maarai Eaekehi Thaj Jaai Ghanai ||21||

Who conquers the one and renounces the many. ||21||

ਗਉੜੀ ਬਾਵਨ ਅਖਰੀ (ਭ. ਕਬੀਰ) (੨੧):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੯

Raag Gauri Poorbee Bhagat Kabir

ਤਤਾ ਅਤਰ ਤਰਿਓ ਨਹ ਜਾਈ ॥

Thathaa Athar Thariou Neh Jaaee ||

TATTA: The impassable world-ocean cannot be crossed over;

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੯

Raag Gauri Poorbee Bhagat Kabir

ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥

Than Thribhavan Mehi Rehiou Samaaee ||

The body remains embroiled in the three worlds.

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੦

Raag Gauri Poorbee Bhagat Kabir

ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥

Jo Thribhavan Than Maahi Samaavaa ||

But when the Lord of the three worlds enters into the body,

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੦

Raag Gauri Poorbee Bhagat Kabir

ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥

Tho Thathehi Thath Miliaa Sach Paavaa ||22||

Then one's essence merges with the essence of reality, and the True Lord is attained. ||22||

ਗਉੜੀ ਬਾਵਨ ਅਖਰੀ (ਭ. ਕਬੀਰ) (੨੨):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੦

Raag Gauri Poorbee Bhagat Kabir

ਥਥਾ ਅਥਾਹ ਥਾਹ ਨਹੀ ਪਾਵਾ ॥

Thhathhaa Athhaah Thhaah Nehee Paavaa ||

T'HAT'HA: He is Unfathomable; His depths cannot be fathomed.

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੧

Raag Gauri Poorbee Bhagat Kabir

ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥

Ouhu Athhaah Eihu Thhir N Rehaavaa ||

He is Unfathomable; this body is impermanent, and unstable.

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੧

Raag Gauri Poorbee Bhagat Kabir

ਥੋੜੈ ਥਲਿ ਥਾਨਕ ਆਰੰਭੈ ॥

Thhorrai Thhal Thhaanak Aaranbhai ||

The mortal builds his dwelling upon this tiny space;

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੧

Raag Gauri Poorbee Bhagat Kabir

ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥

Bin Hee Thhaabheh Mandhir Thhanbhai ||23||

Without any pillars, he wishes to support a mansion. ||23||

ਗਉੜੀ ਬਾਵਨ ਅਖਰੀ (ਭ. ਕਬੀਰ) (੨੩):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੨

Raag Gauri Poorbee Bhagat Kabir

ਦਦਾ ਦੇਖਿ ਜੁ ਬਿਨਸਨਹਾਰਾ ॥

Dhadhaa Dhaekh J Binasanehaaraa ||

DADDA: Whatever is seen shall perish.

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੨

Raag Gauri Poorbee Bhagat Kabir

ਜਸ ਅਦੇਖਿ ਤਸ ਰਾਖਿ ਬਿਚਾਰਾ ॥

Jas Adhaekh Thas Raakh Bichaaraa ||

Contemplate the One who is unseen.

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੨

Raag Gauri Poorbee Bhagat Kabir

ਦਸਵੈ ਦੁਆਰਿ ਕੁੰਚੀ ਜਬ ਦੀਜੈ ॥

Dhasavai Dhuaar Kunchee Jab Dheejai ||

When the key is inserted in the Tenth Gate,

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੩

Raag Gauri Poorbee Bhagat Kabir

ਤਉ ਦਇਆਲ ਕੋ ਦਰਸਨੁ ਕੀਜੈ ॥੨੪॥

Tho Dhaeiaal Ko Dharasan Keejai ||24||

Then the Blessed Vision of the Merciful Lord's Darshan is seen. ||24||

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੩

Raag Gauri Poorbee Bhagat Kabir

ਧਧਾ ਅਰਧਹਿ ਉਰਧ ਨਿਬੇਰਾ ॥

Dhhadhhaa Aradhhehi Ouradhh Nibaeraa ||

DHADHA: When one ascends from the lower realms of the earth to the higher realms of the heavens, then everything is resolved.

ਗਉੜੀ ਬਾਵਨ ਅਖਰੀ (ਭ. ਕਬੀਰ) (੨੪):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੩

Raag Gauri Poorbee Bhagat Kabir

ਅਰਧਹਿ ਉਰਧਹ ਮੰਝਿ ਬਸੇਰਾ ॥

Aradhhehi Ouradhheh Manjh Basaeraa ||

The Lord dwells in both the lower and higher worlds.

ਗਉੜੀ ਬਾਵਨ ਅਖਰੀ (ਭ. ਕਬੀਰ) (੨੫):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੪

Raag Gauri Poorbee Bhagat Kabir

ਅਰਧਹ ਛਾਡਿ ਉਰਧ ਜਉ ਆਵਾ ॥

Aradhheh Shhaadd Ouradhh Jo Aavaa ||

Leaving the earth, the soul ascends to the heavens;

ਗਉੜੀ ਬਾਵਨ ਅਖਰੀ (ਭ. ਕਬੀਰ) (੨੫):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੪

Raag Gauri Poorbee Bhagat Kabir

ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥

Tho Aradhhehi Ouradhh Miliaa Sukh Paavaa ||25||

Then, the lower and higher join together, and peace is obtained. ||25||

ਗਉੜੀ ਬਾਵਨ ਅਖਰੀ (ਭ. ਕਬੀਰ) (੨੫):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੪

Raag Gauri Poorbee Bhagat Kabir

ਨੰਨਾ ਨਿਸਿ ਦਿਨੁ ਨਿਰਖਤ ਜਾਈ ॥

Nannaa Nis Dhin Nirakhath Jaaee ||

NANNA: The days and nights go by; I am looking for the Lord.

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੫

Raag Gauri Poorbee Bhagat Kabir

ਨਿਰਖਤ ਨੈਨ ਰਹੇ ਰਤਵਾਈ ॥

Nirakhath Nain Rehae Rathavaaee ||

Looking for Him, my eyes have become blood-shot.

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੫

Raag Gauri Poorbee Bhagat Kabir

ਨਿਰਖਤ ਨਿਰਖਤ ਜਬ ਜਾਇ ਪਾਵਾ ॥

Nirakhath Nirakhath Jab Jaae Paavaa ||

After looking and looking, when He is finally found,

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੫

Raag Gauri Poorbee Bhagat Kabir

ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥

Thab Lae Nirakhehi Nirakh Milaavaa ||26||

Then the one who was looking merges into the One who was looked for. ||26||

ਗਉੜੀ ਬਾਵਨ ਅਖਰੀ (ਭ. ਕਬੀਰ) (੨੬):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੬

Raag Gauri Poorbee Bhagat Kabir

ਪਪਾ ਅਪਰ ਪਾਰੁ ਨਹੀ ਪਾਵਾ ॥

Papaa Apar Paar Nehee Paavaa ॥

PAPPA: He is limitless; His limits cannot be found.

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੬

Raag Gauri Poorbee Bhagat Kabir

ਪਰਮ ਜੋਤਿ ਸਿਉ ਪਰਚਉ ਲਾਵਾ ॥

Param Joth Sio Paracho Laavaa ॥

I have attuned myself to the Supreme Light.

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੬

Raag Gauri Poorbee Bhagat Kabir

ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥

Paancho Eindhree Nigreh Karee ॥

One who controls his five senses

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੭

Raag Gauri Poorbee Bhagat Kabir

ਪਾਪੁ ਪੁੰਨੁ ਦੋਊ ਨਿਰਵਰਈ ॥੨੭॥

Paap Punn Dhooo Niravaree ॥27॥

Rises above both sin and virtue. ॥27॥

ਗਉੜੀ ਬਾਵਨ ਅਖਰੀ (ਭ. ਕਬੀਰ) (੨੭):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੭

Raag Gauri Poorbee Bhagat Kabir

ਫਾਫਾ ਬਿਨੁ ਫੂਲਹ ਫਲੁ ਹੋਈ ॥

Fafaa Bin Fooleh Fal Hoe ॥

FAFFA: Even without the flower, the fruit is produced.

ਗਉੜੀ ਬਾਵਨ ਅਖਰੀ (ਭ. ਕਬੀਰ) (੨੮):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੭

Raag Gauri Poorbee Bhagat Kabir

ਤਾ ਫਲ ਫੰਕ ਲਖੈ ਜਉ ਕੋਈ ॥

Thaa Fal Fank Lakhai Jo Koe ॥

One who looks at a slice of that fruit

ਗਉੜੀ ਬਾਵਨ ਅਖਰੀ (ਭ. ਕਬੀਰ) (੨੮):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੮

Raag Gauri Poorbee Bhagat Kabir

ਦੂਣਿ ਨ ਪਰਈ ਫੰਕ ਬਿਚਾਰੈ ॥

Dhoon N Paree Fank Bichaarai ||

And reflects on it, will not be consigned to reincarnation.

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੮

Raag Gauri Poorbee Bhagat Kabir

ਤਾ ਫਲ ਫੰਕ ਸਭੈ ਤਨ ਫਾਰੈ ॥੨੮॥

Thaa Fal Fank Sabhai Than Faarai ||28||

A slice of that fruit slices all bodies. ||28||

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੪ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੮

Raag Gauri Poorbee Bhagat Kabir

ਬਬਾ ਬਿੰਦਹਿ ਬਿੰਦ ਮਿਲਾਵਾ ॥

Babaa Bindhehi Bindh Milaavaa ||

BABBA: When one drop blends with another drop,

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੧ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੮

Raag Gauri Poorbee Bhagat Kabir

ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥

Bindhehi Bindh N Bishhuran Paavaa ||

Then these drops cannot be separated again.

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੨ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੮

Raag Gauri Poorbee Bhagat Kabir

ਬੰਦਉ ਹੋਇ ਬੰਦਗੀ ਗਹੈ ॥

Bandho Hoe Bandhagee Gehai ||

Become the Lord's slave, and hold tight to His meditation.

ਗਉੜੀ ਬਾਵਨ ਅਖਰੀ (ਭ. ਕਬੀਰ) (੨੯):੩ - ਗੁਰੂ ਗ੍ਰੰਥ ਸਾਹਿਬ: ਅੰਗ ੩੪੧ ਪੰ. ੧੮

Raag Gauri Poorbee Bhagat Kabir